

Adinath Textiles Limited

Regd. Office & Works: Village Bholapur, P.O. Sahabana, Chandigarh Road, Ludhiana - 141 123 India

CIN: L17115PB1979PLC003910

Tel #: 0161-2685270 Mob. #: 98761-00948

E-mail: atl@shreyansgroup.com website: www.adinathtextiles.com

ATL/SCY/2023-24/\52_

11.11.2023

To

BSE Ltd. Phiroze Jeejeebhoy Towers, Dalal Street, Mumbai 400 001

SUBJECT: NEWSPAPER ADVERTISEMENT- FINANCIAL RESULTS

Dear Sir,

Please find enclosed herewith newspaper cuttings of Un-audited Financial Results for the Quarter and Half year ended 30th September 2023, published in today's Financial Express (English) and Nawanzamana (Punjabi) Newspapers.

Thanking you,

FOR ADINATH TEXTILES LIMITED

HARPREET KAUR COMPANY SECRETARY AND COMPLIANCE OFFICER ACS 49237 Enclosed as above



FINANCIAL EXPRESS

SEASONS TEXTILES LIMITED

CIN - L74999DL1986PLC024058

Registered Office: 26, Feroze Gandhi Road, Lower Ground Floor, Lajpat Nagar-III, New Delhi-110024 Email: cs.stl@seasonsworld.com, Website: www.seasonsworld.com Phone No. 0120-4690000 FAX: 0120-4351485

EXTRACTS OF UNAUDITED STANDALONE FINANCIAL RESULTS FOR THE QUARTER AND HALF YEAR ENDED ON 30TH SEPTEMBER, 2023

				(Rs. in Lakhs		
		Quarte	r ended	Half Ye	Year ended	
	PARTICULARS	30.09.2023 (Unaudited)	30.09.2022 (Unaudited)	30.09.2023 (Unaudited)	30.09.2022 (Unaudited)	31.03.2023 (Audited)
1	Total income from operations (Net)	547.81	597.39	1239.91	1215.10	2390.24
2	Net Profit' (Loss) for the period (before tax and exceptional items)	(23.37)	(21.73)	(38.52)	(53.37)	(45.66)
3	Net Profit' (Loss) for the period (before tax and after exceptional items)	(23.37)	(21.73)	(38.52)	(53.37)	(45.66)
4	Net Profit/ (Loss) for the period (after tax and after exceptional items)	(20.56)	(19.01)	(18.92)	(46.85)	(48.49)
5	Total comprehensive Income for the period after comprising Profit/ (Loss) for the period (After tax) and other comprehensive Income (after Tax)	(20.56)	(19.01)	(18.92)	(46.85)	(37.61)
6	Equity Share Capital	749.03	749.03	749.03	749.03	749.03
7	Reserves (excluding Revaluation Reserve as shown in the Balance Sheet of previous year)					1431.13
8	Earnings Per Share (Face Value of Rs. 10/- each) (for continuing and discontinued operations) Basic: Diluted:	(0.27) (0.27)	(0.26) (0.26)	(0.26) (0.26)	(0.63)	(0.65) (0.65)

reviewed by Audit Committee and approved by the Board of Directors of the Company at their respective meeting held on 10-11-2023 and have been subjected to limited review by the statutory auditor of the Company. The IND AS compliant corresponding figures for the quarter and half year ended on 30th September 2023 have been subjected to limited review. However, the Company's management has exercised necessary due deligence to ensure that such financial results provide a true and fair view of its affairs.

For and on behalf of the Board of Directors

Place: Noida Date: 10-11-2023

(Inderjeet Singh Wadhwa) Chairman & Managing Director

Shieyan ADINATH TEXTILES LIMITED

UN-AUDITED FINANCIAL RESULTS FOR THE QUARTER AND HALF YEAR ENDED 30TH SEPTEMBER 2023 (Rs. in Lacs except EPS data)

Particulars	Quarter Ended 30.09.2023 (Un-audited)	Quarter Ended 30.09.2022 (Un-audited)	Half Year Ended 30.09.2023 (Un-audited)
Total Income	39.48	48.84	84.46
Net Profit/(Loss) for the period (before Tax, Exceptional Items and/or Extraordinary Items)	8.60	20.79	22.28
Net Profit/(Loss) for the period before Tax (after Exceptional Items and/or Extraordinary Items)	8.60	20.79	22.28
Net Profit/(Loss) for the period after Tax (after Exceptional Items and/or Extraordinary Items)	4.13	14.24	15.67
Total Comprehensive Income for the period [Comprising Profit / (Loss) for the period (after tax) and Other Comprehensive Income (after tax)]	4.13	14.24	15.67
Equity Share Capital (Face value per share Rs 10/-)	681.44	681.44	681.44
Other Equity	-	-	19
"Earnings Per Share" (of ₹ 10/- each) (for continuing and discontinued operations) Basic & Diluted	0.06	0.21	0.23
Note: The above is an extract of the detailed format of Quarterly Financial Results filed v	vith the Stock E	xchange und	er Regulation

33 of the SEBI (Listing Obligations and Disclosure Requirements) Regulations, 2015. The full format of Quarterly Financial Results is available on the website of Company and BSE Limited at www.adinathtextiles.com and www.bseindia.com respectively. For and on behalf of the Board

Date: 10.11.2023 Place: Ludhiana

DF = DE

DE THE THOU

Raineesh Oswal Chairman & Managing Director DIN-00002668

Regd. Office: Village Bholapur, P.O. Sahabana, Chandigarh Road, Ludhiana-141123. Tel. No. 91-161-2685270, 98761-00948, Email: atl@shreyansgroup.com, website: www.adinathtextiles.com, CIN: L17115PB1979PLC003910

DRONE DESTINATION LIMITED

(formerly known as Drone Destination Private Limited) Regd Office: C-13, Ground Floor, Panchsheel Enclave, New Delhi - 110017 CIN: U60200DL2019PLC349951

Tel: 011-41050607, Email: info@thedronedestination.com, Website: www.thedronedestination.com

STATEMENT OF UNAUDITED STANDALONE FINANCIAL RESULTS FOR THE QUARTER AND HALF YEAR ENDED ON SEPTEMBER 30, 2023 PREPARED IN COMPLIANCE WITH THE ACCOUNTING STANDARDS

STATEMENT OF UNAUDITED STANDALONE FINANCIAL RESULTS FOR THE HALF YEAR ENDED ON SEPTEMBER 30, 2023		CONTRACTOR DESCRIPTION	If Voor	ar ende
	STATEMENT OF UNAUDITED STANDALONE FINANCIAL RESULTS FOR THE HALF YEAR	R ENDED ON SE	EPTEMBER 30	. 2023

	Half Year Ended	Half Year Ended	Year ended
Particulars	30/9/2023	30/9/2022	31/3/2023
	(Unaudited)	(Unaudited)	(Audited)
Total income from operations (net)	54751.31	30519.62	120722.41
Net Profit / (Loss) for the period (before Tax, Exceptional and/or Extraordinary Items)	5079.52	765.46	33013.26
Net Profit / (Loss) for the period before Tax (after Exceptional and/or Extraordinary Items)	5079.52	765.46	33951.41
Net Profit / (Loss) for the period after Tax (after Exceptional and/or Extraordinary Items)	3884.42	572.80	25.62
Total Comprehensive Income for the period (Comprising Profit/(Loss) for the period(after tax) and Other Comprehensive Income (after tax))	3884.42	572.80	25624.02
Paid up Equity Share Capital	242999.98	1100.00	50000.00
Reserves (exculding Revalution Reserve)	4895.07	859.41	25910.63
Securities Premium Account			
Net worth	551957.03	1959.41	176010.63
Paid up Debt Capital/ Outstanding Debt			
Outstanding Redeemable Preference Shares		-	
Debt Equity Ratio	0.08	24.68	0.32
Earnings Per equity Share(of Rs.10/each) (for continuing and discontinuing opretations)	50000	20000	55,000
(a) Basic:	0.24	5.21	26.08
(b) Diluted:	0.24	5.21	26.08
Capital Redemption Reserve	-	-	
Debenture Redemption Reserve		- 2	
Debt Service Coverage Ratio	2.80	1.12	7.58
Interest Service Coverage Ratio	5.98	4.18	39.44
NOTE:		100000	and the property of

- Above results were reviewed by Audit Committee and taken on record by the Board of Directors in their meeting held on November 10, 2023 The above is an extract of the detailed format of half year ended Financial Results filed with the Stock Exchanges under Regulations 33 of the SEBI (Listing Obligations and Disclosure Requirements) Regulations, 2015. The full format of the half year ended Unaudited Financia Results are available on the Stock Exhange website (www.nseindia.com) and Company's website (www.thedronedestination.com).
- The above results have been prepared in accordance with Companies (Accounting Standards) Rules, 2021(These Rules supersede Companies (Accounting Standards) Rules, 2006, as amended from time to time and other recognised accounting practices and policies to The impact of changes if any arising on enactment of the Code on Social Security, 2020 will be assessed by the Company after the effective
- date of the same and the rules thereunder are notified. Figures pertaining to the previous period have been rearranged/ regrouped, wherever considered necessary, to make them comparable with
- those of the current period.

For and on behalf of the Board of Directors **Drone Destination Limited** (formerly known as Drone Destination Private Limited)

Place: New Delhi

Date:- 10.11.2023

(Chirag Sharma) Managing Director DIN: 05271919

SPACE INCUBATRICS TECHNOLOGIES LIMITED REGD. OFF.: PAWAN PURI, MURADNAGAR, DISTT. GHAZIABAD (U.P.)

CIN: L17100UP2016PLC084473, Phone: 01232-261288

Web: www.spaceincubatrics.com, email: spaceincubatrics@gmail.com STANDALONE & CONSOLIDATED UNAUDITED FINANCIAL RESULTS FOR THE QUARTER/ HALF YEAR ENDED 30.09.2023

S.		S	TANDALONE			ONSOLIDATE	D
No.	Particulars	3 months ended	Year ended	3 months ended	3 months ended	Year ended	3 months ended
		30.09.2023	31.03.2023	30.09.2022	30.09.2023	31.03.2023	30.09.2022
		Unaudited	Audited	Unaudited	Unaudited	Audited	Unaudited
1.	Total income from operations	13.50	56.36	15.23	13.50	56.36	15.23
2.	Net Profit / (Loss) for the period (before Exceptional Items and tax)	5.97	1.11	-0.60	5.97	0.85	-0.60
3.	Net Profit / (Loss) for the period before tax (after Exceptional items)	5.97	-3227.87	-0.60	5.97	-527.70	-0.60
4.	Net Profit / (Loss) for the period (after tax and Exceptional items)	5.97	-3227.78	-0.60	5.97	-527.61	-0.60
5.	Total Comprehensive Income for the period [Comprising Profit/ (Loss) for the period (after tax) and other Comprehensive income (after tax)]	5.97	-3227.78	-0.60	5.97	-527.61	-0.60
6.	Paid-up equity share capital (Face value of ₹10/-)	3460.92	3460.92	3460.92	3460.92	3460.92	3460.92
7.	Other Equity	-	-2562.64	-	-	-2562.64	-
8.	Earning Per Share (of ₹10/- each) (for continuing and discontinued operations) (a) Basic	0.02	-9.33	0.00	0.02	-1.52	0.00

NOTES:- 1. The above Unaudited Quarterly financial results as reviewed by the Audit Committee were approved by the Board of Directors in its meeting held on 10.11.2023. The Statutory Auditors have expressed an unqualified and unmodified audit opinion in its Limited Review Report. 2. The above is an extract of the detailed format of Quarterly Financial Results filed with the Stock Exchange under Regulation 33 of the SEBI (Listing Obligations and Disclosure Requirements) Regulations, 2015. The full format of the quarterly financial results are available on the Stock Exchange website : www.bseindia.com & Company's website www.spaceincubatrics.com. SPACE INCUBATRICS TECHNOLOGIES LTD.

-9.33

0.00

0.02

Place: Muradnagar Dated: 10.11.2023

(b) Diluted

(Nishant Mittal) Managing Director DIN: 02766556

RAJDARSHAN INDUSTRIES LIMITED

CIN:L14100RJ1980PLC002145

Address: 59, Moti Magri Scheme, Udaipur · 313001, Web: www.rajdarshanindustrieslimited.com, Mail: info@rajdarshanindustrieslimited.com Statement of Standalone and Consolidated Un-audited Results for the quarter and period ended September, 2023 (Rs. in Lakhs)

CHANG OVERSOME			Stan	dalone			Consolidated					
Particulars	Quarter ended		Period ended		Year ended	1.1	Quarter ended		Period ended		Year ended	
	30-09-2023 30	-06-2023 30	0.09-2022	30-09-2023	30-09-2022	31-03-2023	30-09-2023	30-06-2023	80-09-2022	30-09-2023	30-09-2022	31-03-2023
20.00		U	n-audited			Audited	0 100		Un-audited			Audited
Total income	23.76	65.98	63.38	89.74	148.06	244.96	23.76	65.98	63.38	89.74	148.06	244,96
Net Profit for the period before Tax, Exceptional and/or Extraordinary items	18.73	8.01	28.03	26.74	18.63	30.87	18.73	8.01	28.03	26.74	18.63	30.87
Net Profit for the period before tax after Exceptional and/or Extraordinary items	18.73	8.01	28.03	26.74	18.63	30.87	18.73	8.01	28.03	26.74	18.63	30.87
Net Profit for the period after tax after Exceptional and/or Extraordinary items	18.73	8.01	25.83	26.74	15.63	29.63	18.75	7.86	25.71	26.60	15.84	29.50
Share of Profit/Loss of associates and Joint Ventures accounted for using Equity method	0.00	0.00	0.00	0.00	0.00	0.00	0.02	(0.16)	(0.12)	(0.14)	0.21	(0.13)
Total Comprehensive Income for the period [Comprising Profit / (Loss) for the period (after tax) and Other Comprehensive Income (after tax)]		71.09	114.09	129.32	45.64	(66.57)	58.25	70.93	113.97	129.18	45.85	(66.70)
Equity Share Capital	310.83	310.83	310.83	310.83	310.83	310.83	310.83	310.83	310.83	310.83	310.83	310.83
Reserves (excluding Revaluation Reserve) as shown in the Audited Balance Sheet of the previous year	0.00	0.00	0.00	10000000	0.00	and the second		0.00	0.00	A046000000	0.00	D 2007/00/06/09/09
Earnings Per Share (of Rs. 10/- each)	0.00	0.00	0.00		0.50	0.05	r 192020	2722	72120	772522	72027	100000
1. Basic:	0.60	0.26	0.83	225,000,000	0.50	0000000	D 005A3774	0.25	0.83	10.0000000	0.51	(10858338)
2. Diluted:	0.60	0.26	0.83	0.86	0.50	0.95	0.60	0.25	0.83	0.86	0.51	0.95

The standalone and consolidated financial results of the Company for the guarter and period ended September 30, 2023 have been reviewed and recommended by the Audit Committee and approved by the Board of directors at their respective meetings held on November 09, 2023

The above is an extract of the detailed format of Quarterly Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015 The full format of the Quarterly Financial Results are available on the websites of the Stock Exchanges and on Company's Website. For Rajdarshan Industries Limited

Place: Udaipur Date: 09-11-2023

Madhay Doshi, Director (DIN: 07815416)

MEDICAMEN BIOTECH LTD.

Regd. Office: 1506, Chiranjiv Tower 43, Nehru Place, New Delhi-110019 CIN: L74899DL 1993PLC056594 E-mail: cs@medicamen.com, Website: www.medicamen.com

Extracts of Standalone and Consolidated Unaudited Financial Results for the Quarter and Half Year ended on 30.09.2023

(Rupees In Lakhs) Except per share data

	Particulars	Standalone						Consolidated						
SI. No.		Particulars Quarter Ended		d	Half Year Ended Year Ended		Quarter Ended			Half Year Ended		Year Ended		
140.		Un-Audited 30.09.2023	Un-Audited 30.06.2023	Un-Audited 30.09.2022	Un-Audited 30.09.2023	Un-Audited 30.09.2022	Audited 31.03.2023	Un-Audited 30.09.2023	Un-Audited 30.06.2023	Un-Audited 30.09.2022	Un-Audited 30.09.2023	Un-Audited 30.09.2022	Audited 31.03.2023	
1	Total income from operations (net)	4322.08	4088.26	3405.70	8410.34	6810.73	14034.62	4409.12	4232.23	3405.69	8641.35	6810.72	14332.96	
2	Net Profit/ (Loss) for the period (before tax, exceptional and/ or Extraordinary items)	400.04	515.33	414.91	915.37	847.41	1733.28	246.45	468.33	414.19	714.78	846.69	1704.50	
3	Net Profit/ (Loss) for the period before tax (after exceptional and/ or Extraordinary items)	400.04	515.33	414.91	915.37	847.41	1733.28	246.45	468.33	414.19	714.78	846.69	1704.50	
4	Net Profit/ (Loss) for the period after tax (after exceptional and/ or Extraordinary items)	301.16	441.70	361.12	742.86	719.68	1500.20	147.67	394.70	360.40	542.37	718.96	1472.85	
5	Total comprehensive income for the period (Comprising Profit/ (loss) for the period (after tax) and other Comprehensive income (after tax))	301.16	441.70	361.12	742.86	719.68	1500.20	147.67	394.70	360.40	542.37	718.96	1472.85	
6	Equity Share Capital	1265.11	1265.11	1265.11	1265.11	1265.11	1265.11	1265.11	1265.11	1265.11	1265.11	1265,11	1265.11	
7	Reserves (excluding Revaluation Reserve as shown in the Balance Sheet of previous year)				3				8					
8	Earnings Per Share (of Rs.10/- each) (for continuing and discontinued operation)													
	Basic:	2.38	3.49	2.85	5.87	5.69	12.04	1.17	3.12	2.85	4.29	5.68	11.82	
	Diluted:	2.38	3,49	2.85	5.87	5.69	12.04	1.17	3.12	2.85	4.29	5.68	11.82	

Note:

- The Un-audited financial results for the guarter and half year ended have been reviewed by the Audit Committee and approved by the Board of Directors at its meeting held on 10th Nov 2023
- This statement has been prepared in accordance with the Companies (Indian Accounting Standard) Rules, 2015 (Ind AS) prescribed under Section 133 of the Companies Act, 2013 and other recognised accounting practices and policies to the extent applicable.
- The company operates only in one business segment, viz. Pharmaceuticals formulations, hence segment reporting is not applicable
- The Earning Per Share has been calculated as per Indian Accounting Standard (Ind AS) 33 "Earning per Share" The results are not comparable on quarterly or yearly basis as company is regularly incurring capex and filling dossiers with regulatory authorities.
- Limited review report has been carried out by the Statutory Auditors for the above period.
- The figures are regrouped in previous year also, wherever considered necessary, to make them comparable.

For Medicamen Biotech Limited Rahul Bishnoi

Place: New Delhi Date: 10.11.2023

AMRUTANJAN HEALTH CARE LIMITED

REGD. OFFICE: New No.103 (Old No.42-45), Luz Church Road, Mylapore, Chennai-600 004 email id: investors@amrutanjan.com | website: www.amrutanjan.com | CIN No: L24231TN1936PLC000017





Chairman

EXTRACT FROM THE UNAUDITED FINANCIAL RESULTS FOR THE QUARTER AND SIX MONTHS ENDED 30TH SEPTEMBER 2023



(Rs. In lakhs other than EPS)

		Quarter ended		Half ye	Year ended	
Particulars	30-Sep-23	30-Jun-23	30-Sep-22	30-Sep-23	30-Sep-22	31-Mar-23
	(Unaudited)	(Unaudited)	(Unaudited)	(Unaudited)	(Unaudited)	(Audited)
Total Income from Operations	9,931.16	7,786.30	11,071.93	17,717.46	18,167.35	37,963.60
Net Profit / (Loss) for the period (before Tax, Exceptional and/or Extraordinary items)	920.54	942.96	1,742.06	1,863.51	2,267.11	5,364.54
Net Profit / (Loss) for the period before Tax (after Exceptional and/or Extraordinary items)	920.54	942.96	1,742.06	1,863.51	2,267.11	5,364.54
Net Profit / (Loss) for the period after Tax (after Exceptional and/or Extraordinary items)	684.92	701.48	1,276.50	1,386.41	1,642.90	3,983.4
Total Comprehensive Income for the period (comprising Profit / (loss) for the period (after tax) and Other comprehensive Income (after tax)]	695.67	707.80	1,230.53	1,403.48	1,524.34	3,861.5
Equity Share Capital	289.11	292.31	292.31	289.11	292.31	292.3
Reserves (excluding Revaluation Reserve)	28,784.88 (As on 31-03-2023)	28,784.88 (As on 31-03-2023)	26,220.07 (As on 31-03-2022)	28,784.88 (As on 31-03-2023)	26,220.07 (As on 31-03-2022)	28,784.86 (As on 31-03-2023
Earnings Per Share (Re.1/- each) Basic Diluted	2.36 2.36 (not annualised)	2.40 2.39 (not annualised)	4.37 4.36 (not annualised)	4.77 4.77 (not annualised)	5.63 5.62 (not annualised)	13.6: 13.6: (annualised

- 1. The above is an extract of the detailed format of Quarter and period ended unaudited financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the Quarter and period ended unaudited financial Results are available on the Stock Exchange websites www.bseindia.com and www.nseindia.com and on the Company's website www.amrutanjan.com.
- 2. The above unaudited financial results for the guarter and six months ended 30 September 2023 in respect of Amrutanjan Health Care Limited ('the Company') have been reviewed by the Audit Committee and approved by the Board of Directors of the Company at their respective meetings held on 10 November 2023. The above results have been subjected to limited review by the statutory auditors of the Company. The auditors have issued an unmodified review report.

Place : Chennai Date : 10th Nov 2023 For Amrutanjan Health Care Limited

-s/d S. Sambhu Prasad

Chairman & Managing Director

financiale

0.02

-1.52

lo. 7-E, Malhar Road, Sar ational Centre, Panduran

Registered Office : "Timbul." 3nd Front Opp. Sammfreshware Temple Law Gustlen. Elistricking Ahmediabat - 500006 महिन्दी प्रतिकृति के प्

ਦਾ ਭੇਤਿਕ ਕਬਜ਼ਾ ਸੀਰਉਰਡ ਕ੍ਰੈਡਿਟਰ ਦੇ ਅਧਿਕਾਰਤ ਅਫ਼ਸ਼ਰ ਵੱਲੋਂ ਪਾਪਤ ਕਰ ਨਿਆ ਗਿਆ ਹੈ, ਦੀ ਵਿੱਕਰੀ ਜੋ ਵੀ ਹੈ ਜਿਵੇਂ ਹੈ", "ਜਿਵੇਂ ਹੈ ਜਿੱਥੇ ਹੈ" ਅਤੇ "ਉੱਥੇ ਜੋ

होंगे ' र आप 'है. 8.1.2015 है वर्षीय कर वृद्ध 20.1.245/ हिस्टे की के स्वयं त्यार में में जाने बेबत अंत असित किला करे रूपर्य अस्ट्रिय ब्रिंग्ट 1 जो कुरीय पूर्व पुंच्य सीक्टरेंट पूर्ण 2 | कुँद्धी किरी पत्री कृष्ट कुरू, तक्य पत्र के भी वृद्ध पद्ध प्रकार किए स्वर्ध के स्वर्ध करने करने एक्टर के 20.12015 है वर्डी करने वार्डी वृद्ध के स्वर्ध करने स्वर्ध करने करने एक्टर किए कर है

ਜਾਣਕਾਰੀ 'ਚ ਜੰਖਮ (ਜੇਕਰ ਕੋਈ ਹੈ) ਕੋਈ ਨਹੀਂ ਰਾਖਵੀਂ ਕੀਮਤ (ਤੁਪਏ 'ਚ) ਤੁਪਏ 12.99.947 (ਤੁਪਏ ਬਾਰਾਂ ਲੱਖ ਨਬਿੰਨਵੇਂ ਹਜ਼ਾਰ ਨੇ ਸੌ ਸੰਤਾਲੀ ਕੇਚਲ)

ਬੋਨੀ ਵਾਧਾ ਰਗਮ ਤੁਪੰਟੇ 10,000/- (ਦਸ ਰਜ਼ਾਰ ਤੁਪੰਟੇ ਕੇਵਨ) ਦੀ ਐੱਸ ਡੀ ਸੰਭੇਤ ਬੋਨੀਆਂ/ਟੈਂਡਰ ਜ਼ਮ੍ਹਾ ਬਰਵਾਊਣ ਲਈ ਐਰਮੀਨੀ. ਲਾਂ ਅਤੇ ਲਾਨ : ਤੋਂ, ਸਭਾਵਾ ਰਗਤ, ਗੁਲਿਆਣਾ-141001 ਸਭਾਵਾ ਰਗਤ, ਗੁਲਿਆਣਾ-141001

तिकाल के देशक वार्याच्या के ति देशक के तिकाल के विकाल के वार्याच्या कि कि कि कि कि का कि वार्याच्या के विकाल के के वित

ਜ਼ੁੱਧ ਲਾਭ / ਨੁਕਸਾਨ (ਟੈਕਸ, ਅਸਧਾਰਨ ਅਤੇ ਹੋਰ ਵਾਧੂ ਆਇਟਮ ਤੋਂ ਪਹਿਲਾਂ)

ਸ਼ੁੱਧ ਲਾਭ / ਨੁਕਸਾਨ (ਟੈਕਸ ਤੋਂ ਪਹਿਲਾਂ ਅਤੇ ਅਸਧਾਰਨ ਅਤੇ ਹੋਰ

ਸ਼ੁੱਧ ਲਾਭ / ਨੁਕਸਾਨ (ਟੈਕਸ, ਅਸਧਾਰਨ ਅਤੇ ਹੋਰ ਵਾਧੂ ਆਇਟਮਾਂ ਤੋਂ ਬਾਦ)

ਇਕੁਇਟੀ ਸ਼ੇਅਰ ਪੁੰਜੀ (ਪ੍ਰਤੀ ਸ਼ੇਅਰ ਦੀ ਔਸਤ ਕੀਮਤ ₹10/-)

ਪ੍ਰਤੀ ਸ਼ੇਅਰ ਕਮਾਈ (ਈ.ਪੀ.ਐਸ) (₹10/- ਪ੍ਰਤੀ ਸ਼ੇਅਰ)

ਵਾਧੂ ਆਇਟਮਾਂ ਤੋਂ ਬਾਦ)

ਕੱਲ ਕੰਪੀਹੈ ਸਿਵ ਆਮਦਨ

ਹੋਰ ਇਕਇਟੀ

ਮੁਢਲੀ ਤੇ ਡੀਲੂਟਡ

ਮਿਤੀ : 10.11.2023 ਸਥਾਂਨ : ਲੁਧਿਆਣਾ

ਕਰਜ਼ਦਾਰ/ਸਹਿ-ਕਰਜ਼ਦਾਰ ਦਾ ਨਾਂਅ

ਗਏ 1.29.995/- (ਗਏ ਇੱਕ ਲੱਖ ਉੱਨਤੀ ਹਜ਼ਾਦ ਨੂੰ ਸੌ ਪਦਾਨਵੇਂ ਕੇਵਲ

20 ਵਸੰਬਬ 2023, ਲਵੇਵੇਂ 11.00 ਵਜੇ ਲਾਹੇਵਰ 1.00 ਵਜੇ ਦਰਮਿਆ ਹਵੇਜ਼ 5 ਨਿਵਾਂ ਦੇ ਵਾਧੇ, ਵੈੱਧਦਿਵਾਵ, https://www.bankeauctions. ਨਿਲਾਕੇ ਟੈਂਡਰ ਦਸਰਾਵੇਜ਼ ਜਿਸ ਵਿੱਚ ਵੀ ਪੰਤਰਾਕੀ ਵੋਗੀ ਵਾਰਮ, ਲੇਵਾਨਾਨਾਟਾ ਉਪਰੋਕਤ ਦਰਸਾਵੇਜ਼ ਜਿਸ ਵਿੱਚ ਵੀ ਪੰਤਰਾਕੀ ਵੋਗੀ ਵਾਰਮ, ਲੇਵਾਨਾਨਾਟਾ ਉਪਰੋਕਤ ਦਰਸਾਵੇਜ਼ ਸਰਵਿੱਧ ਪ੍ਰਵਾਵੀਡਰ ਦੀ ਵੈੱਬਸਾਈਟ 'ਤੇ ਉਪਲੰਬਧ ਹਨ।

© ਆਦੀਨਾਥ ਟੈਕਸਟਾਈਲਜ਼ ਲਿਮਿਟੇਡ ਨਰਿਪਾਨ GROUP Website: www.adinathextiles.com Chi - 1/1715P81979P.C.003910

30 ਸਤੰਬਰ 2023 ਨੂੰ ਖਤਮ ਹੋਏ ਤਿਮਾਹੀ ਅਤੇ ਅੱਧੇ ਸਾਲ ਦੇ ਅਣਪੜਤਾਲੇ ਵਿਤੀ ਨਤੀਜ਼ਿਆਂ ਦਾ ਵੇਰਵਾ (ਰੁਪਏ ਲੱਖਾਂ ਵਿੱਚ ਈ.ਪੀ.ਐਸ ਨੂੰ ਛੱਡ ਕੇ)

ਨੋਟ : ਉਪਰੇਕਤ ਨਤੀਜੇ ਸੋਬੀ (ਐਲ.ਓ.ਡੀ.ਆਰ.) ਰੈਗੁਲੇਸ਼ਨਜ਼, 2015 ਦੀ ਰੇਗੁਲੇਸ਼ਨ 33 ਦੇ ਅਧੀਨ ਸਟਾਕ ਐਕਸਚੈਂਜ ਵਾਈਲ ਕੀਤੇ ਨਤੀਜ਼ਿਆਂ ਦਾ ਸੰਖੇਪ ਰੂਪ ਹੈ। ਉਪਰੇਕਤ ਨਤੀਜ਼ਿਆਂ ਦਾ ਵੁੱਲ ਫਾਰਮੈਟ ਸਟਾਕ ਐਕਸਚੈਂਜ ਦੀ ਵੈਬਸਾਈਟ www.bseindia.com ਅਤੇ ਕੰਪਨੀ ਦੀ ਵੈਬਸਾਈਟ www.adinathtextiles.com ਤੇ ਉਪਲਬੱਧ ਹੈ। ਫੋਰ ਐਂਡ ਔਨ ਬੀਹਾਫ ਔਫ ਦੀ ਬੋਰਡ ਸਹੀ/-

ਸਰਫੇਸੀ ਐਕਟ 2002 ਤਹਿਤ ਕਬਜ਼ਾ ਨੋਟਿਸ

ਰਹਿਣ ਕੀਤੀ ਜਾਇਦਾਦ ਦਾ ਵੇਰਵਾ

ਅਲਕੋ-ਬੇਵ ਚੇਨ ਬੀਅਰ ਕੈਫੇ ਵੱਲੋਂ ਅੰਮ੍ਰਿਤਸਰ 'ਚ ਪਲੇਠਾ ਫਲੈਗਸ਼ਿਪ ਆਊਟਲੈੱਟ ਲਾਂਚ

ਅੰਮ੍ਰਿਤਸਰ: ਭਾਰਤ ਦੀ ਸਭ ਤੋਂ ਵੱਡੀ ਅਲਕੋ-ਬੇਵ ਚੇਨ ਬੀਅਰ ਕੈਫੇ ਨੇ ਅੰਮ੍ਰਿਤਸਰ ਵਿੱਚ ਆਪਣਾ ਫਲੈਗਸ਼ਿਪ ਆਊਟਲੈੱਟ ਲਾਂਚ ਕੀਤਾ ਹੈ। ਇਹ ਇੱਕ ਵਿਲੱਖਣ ਸੈਕਲਪ ਦੇ ਨਾਲ ਸਥਾਪਤ ਕੀਤਾ ਗਿਆ ਹੈ ਜੋ ਕਿ ਕਰਾਫਟ ਬੀਅਰ, ਸ਼ਾਨਦਾਰ ਮਾਹੌਲ ਅਤੇ ਵਿਸ਼ਵ ਪ੍ਰਸਿੱਧ ਪਕਵਾਨਾਂ ਦੇ ਸੰਪੂਰਨ

ਮਿਸ਼ਰਣ ਦੀ ਪੇਸ਼ਕਸ਼ ਕਰਨ ਲਈ ਦੋ ਸਦੀਵੀ ਤੰਤ-ਬੀਅਰ ਅਤੇ ਕੌਵੇਂ ਨੂੰ ਇਕੱਠਾ ਕਰਦਾ ਹੈ। ਇਹ ਬੀਅਰ ਕੈਵੇਂ ਦੁਆ ਸਕੁਦੇਅਰ, ਰਣਜੀਤ ਐਵੀਨਿਊ ਅੰਮ੍ਰਿਤਸਰ ਵਿੱਚ ਸ਼ੁਰੂ ਕੀਤਾ ਗਿਆ ਹੈ। ਲਾਚ 'ਤੇ ਟਿੰਪਣੀ ਕਰਦੇ ਹੋਏ ਬੀਅਰ ਕੈਵੇਂ ਦੇ ਸੰਸਥਾਪਕ ਅਤੇ ਸੀਈਓ ਰਾਹੁਲ ਸਿੰਘ ਨੇ ਕਿਹਾ ਕਿ

ਬੀਅਰ ਕੈਫੇ 'ਤੇ ਮਹਿਮਾਨ ਸਭ ਤੋਂ ਪਹਿਲਾਂ ਆਉਂਦੇ ਹਨ। ਇਸ ਲਈ ਜਦੋਂ ਵੀ ਉਹ ਸਾਨੂੰ ਮਿਲਣ ਆਉਂਦੇ ਹਨ, ਅਸੀਂ ਉਨ੍ਹਾਂ ਨੂੰ ਖੁਸ਼ ਅਤੇ ਸੰਤੁਸ਼ਟ ਕਰਨ ਲਈ ਹਰ ਸ਼ਿੰਭਵ ਕੋਸ਼ਿਸ਼ ਕਰਦੇ ਹਾਂ ਅਤੇ ਇਸ ਦੇ ਨਾਲਸ਼੍ਰੋਮਣੀ ਕਮੇਟੀ ਚੋਣਾਂ ਦੇ ਮੰਦੇਨਜ਼ਰ ਸਿੱਖ ਆਪਣੀ ਵੋਟ ਜ਼ਰੂਰ ਬਣਵਾਉਣ : ਗਿੱਲ

In the Court of
Sh. Vineet Kumar Narang
Addl. Principal Judge Family
Court-II, Jalandhar.
GW/13/22023
CNR No. PBJL01-007096-2023
Next Date: 28.1.2024
Jasmeen Dio Gurmeet Singh
Address: 134 Green Wood Avenue
Kooki Dhab, PS Div. No. 7 Jalandhar
Versus

Versus

1. Ravi Kant Taneja S/o Rattan
Chand Address: 23/A New Model
House Near Kaypee Park Jalandhar
presently at 1471 Phase-II, Urban
Estate Jalandhar also at 192/B/s
Ladowali Road Preet Nagar Gali No.
2 Jalandhar 2. General Public
Address: General Public
Petition Under Guardian and
Wards Act

Publication issued to : General Public, General Public In above titled case, the defen-

ant (s)/respondent (s) could not be served. It is ordered that defenbe served. It is ordered that detendent (s)/respondent (s) should appear in person or through counsel on 29.1.2024 at 10.00 a.m.
For details logon to: https://highcourtchd.gov.in/?trs=district notice&district=Jalandhar

Addl. Principal Judge Family Court-II, Jalandhar

Dated, this day of 7.11.2023

48.84

20.79

20.79

14.24

14.24

681.44

ਚੇਅਰਮੈਨ ਅਤੇ ਮੈਨੇਜਿੰਗ ਡਾਈਰੇਕਟਰ

84.46

22 28

22.28

15.67

15.67

681.44

ਰਜ਼ਨੀਸ਼ ਔਸਵਾਲ

DIN-00002668

ਤਿਮਾਹੀ

8 60

8.60

4.13

4.13

COURT NOTICE PUBLIC NOTICE

It is inform that I, Rajv Uppal son of Sh. Jagdish Uppal Resident of 52-8, Street No.3 Khandwala, Chheharta, Vikas Rose, Armitas have lost the original sale deed dated 01.01.1932 registered with he office of sub-registrar, Amritas wide Document ended 01.01.1932 registered with the office of the original sub-registrar, Amritas vide the original sub-registrar, Amritas vide Debuggistrar, Amritas vide Debuggistrar, Amritas vide Debuggistrar, Amritas vide Debuggistrar, Amritas vide Document NO.12678, Book No.1, Volume Document NO.126788, Book No.1, Volume Document NO.1267888, Bo

COURT NOTICE

In the Court of Ms. Lukhvinder Kaur Duggal Principal Judge, Family Court

Raipura. CNR No. PBPTF2-000559-2021 Next Date: 11.12.2023 Ravinder Kaur @ Baljit Kaur Versus

Gurnaib Singh

Publication issued to : Lakhwinder Kaur F/o Late Gurnaib Singh Vill. Sandharsi, Tehsil Rajpura, Distt. Patiala.

In above titled case, the defen dant (s)/respondent (s) could not be served. It is ordered that defendant (s)/respondent (s) should appear in person or through counsel on 11 12 2023 at 10 00 a m

For details logon to : https://highcourtchd.gov.in/?trs=district notice&district=Patiala

Principal Judge, Family Court Rajpura. Dated, this day of 8.11.2023

COURT NOTICE In the Court of

Sanjeeta

Addl. Principal Judge Family Court, Amritsar. CNR No. PBAS01-014002-2023

Next Date: 19.1.2024 Baliit Singh S/o Late Sh. Baga Singh R/o Vill. Rangarh, Tehsil and

Manjit Kaur

Publication issued to : Manjit Kaur Spouse Baljit Singh and D/o Santokh Singh R/o Vill. Chicha, Sub Tehsil Attari, Distt. Amritsar.

In above titled case, the defendant (s)/respondent (s) could not be served. It is ordered that defendant (s)/respondent (s) should

appear in person or through coun-sel on 19.01.2024 at 10.00 a.m. For details logon to: https://high-courtchd.gov.in/?trs=district notice&district=Amritsar

Addl. Principal Judge Family

Court, Amrits Dated, this day of 10.11.2023

COURT NOTICE

Sh. Vineet Kumar Narang Addl. Principal Judge Family Court-II, Jalandhar GW/280/2023

CNR No. PBJL01-014060-2023

Next Date : 13.12.2023

Next Date : 13.12.2023

Zorawar Singh Matharoo S/o

Amarjit Singh Matharoo Address 23

Royal Oak Drive Crowthrone

Berkshire RG 45 6LU England.

Berkshire RG 45 GLU England.

1. General Public Address General Public 2. Amarjit Kaur Dio Harjinder Singh Address Vill. Sangal Sohal, P.O. Mand, Distt. Jalandhar 3. Niranjan Kaur Wio Harjinder Singh Address Vill. Sangal Sohal, P.O. Mand, Distt. Jalandhar 4. Harjinder Singh Sio Meeta Address Vill. Sangal Sohal, P.O. Mand, Distt. Jalandhar 5. Jyoti Sohal D/O Harjinder Singh Address Vill. Sangal Sohal, P.O. Mand, Distt. Jalandhar 5. Jyoti U. Sangal Sohal, P.O. Mand, Distt. Jalandhar.

Petition Under Guardian and ds Act

Publication issued to : General

Public, General Public In above titled case, the defen-In above titled case, the defendant (s/respondent (s) could not be served. It is ordered that defendant (s)/respondent (s) should appear in person or through coursel on 13.12.2023 at 10.00 a.m.

For details logon to: https://high-courtchd.gov.in/?trs-district-notice&district-Jalandhar Addl. Principal Judge Family Court. Jalandhar



Gagandeep , with immediate effect.

I, Dilpreet Singh Passi Son of Pri
Singh R/o 8-A/222, Guru Teg Baha

Gagandeep_with immediate effect.

1, Dilpreet Singh Passi Son of Pritam Singh Ro 8-A/222, Guru Teg Bahadur Magar, DHURI (Sanguri) have changed the name of my daughter Sachkerat Kaur. Passi to Sachkirat Kaur.

1, Maninder Kaur alias Nichinder Kaur W/O Satinder Singh R/O AK-3/1604, Sutlanwind Road, Near Chunigi Mandir, East Gobind Nagar, Amritsar, Punjab, have changed my name from Maninder Kaur alias Mohinder Kaur to Mohinder Kaur alias Mohinder Kaur to Mohinder Kaur alias Mohinder Kaur to Mohinder Kaur Concemed note.

1, Daljeet Rai S/O Buta Ram R/O HNO.40, Gali No.3, New Aman Avenue, Majitha Road, Amritsar, Punjab, have changed my name from Daljeet Rai S/O Buta Ram R/O HNO.40, Gali No.3, New Aman Avenue, Daljet Rai Songar, Jalandhar, Punjab, India have changed my name from Daljeet Rai S/O Ram Saroop resident of 47/11 Deol Nagar, Jalandhar, Punjab, India have changed my name and shall hereafter be known as Dharamwir.

1, Avtar Singh Minhas S/O Ram Singh K/O VIII. Badela PO. Sarhala Kalan Distt Hoshiarpur, Punjab have changed the spelling of my mother name from Chindo Devi to Shndo Devi. All concemplease note.

1, Jatlinder Kumar Rattu S/O Hari Ram Rattu R/O HNO.2440, Mohalla, Ravidass Sura, Ten. Nakodar, Jalandhar, Punjab-

please note.

1, Jallinder Kumar Rattu Sio Hari Ram
Rattu Rio H.No.2440, Mohalla, Ravidass
Pura, Teh. Nakodar, Jalandhar, Punjab14490, have changed my name as
Jatinder Kumar. All Please Note.

1, Joshinder Singh Sio Parminder
Singh Rio H.No. 90- L. Modal Town,
Hoshiaprur, Punjab- 146001, have
changed my name as Joshinder Singh
Goraya. All Please Note.

1, Minsah Devi allas Minakshi Wio
Ravi Mittal Rio H.No. 95-97, Old Bus
Stand, Adarsh Magar, Kamla Bhawan,
Bhiwani, Haryana- 127021. have
changed my name as Meenakshi Mittal.
All Please Note.

1, Jeelender Nanda Sio Krishna
Kumar Nanda Roi H.No.35, Back Side
Radha Swami Satsang Garh, Anoop
Nagar, Basti Danishmanda have
changed my name from Jeelender
Nanda lo Jeelenderin Nanda, (Nanda as
surname) All Please Note.

1 Poonam Kumar Wio Rajesh Kumar
Rio H.No.1177, Jalandhar Prime
Enclave, Kapurthala Road, Jalandhar-Prime

Enclave, Kapurthala Road, Jalandhar-144021 have changed my name from Poonam Kumari to Poonam Narula

1442/1 have cnanged my name rrom Poonam Kumari to Poonam Naruia (Nantia as Surname) All Please Note. 1, Paramjit Singh Sio Udham Singh Rio H.No. 447, Gali No.10, Tagore Nagar, Basti Sheith Road, Jalandhar-144001 have changed my name from Parm Jit Singh to Paramjit Singh. All Please Note. 1, Navdeep Kaur Wio Rajinder Kumar Rio Vill. Khusropur, Pc. Kukar Pind, Distt. Jalandhar-144024 (Punjab) have changed my name to Kaur Rajinder (Kaur is my surname) All Please Note. 1, Gourar Sio Jaspal Ram Rio Village Manan, Po Bahadurpur Bahian, Hoshiaprur, Punjab: 146102, see changed my name and shall hereafter be Known as Gourav Walia. All Please Note.

De Known as Goura'v Wana. An FreeNote.

I, Sukhdev Raj S/o Karam Chand R/o
VPO. Binapalke, Jalandhar, Punjab144201, have changed my name and shall hereafter be Known as Sukhdev Singh. All Please Note.

I, Depashu Gautam S/o Jagdish

PUBLIC NOTICE Change of Name I, Seema W/o Malwinder Singh Singhroo Rio H.No. 49-L Ward No. 41, Model Town Dist. Hoshiarpur Punjab wave changed my name from Seema to Seema Singhroo. Concerned note. I, Gagandeep Singh Dhamrait, son of Ranjit Singh , resident of VPO Naura Dist SSS Nagar Punjab, and presently residing at ,81 Pebblestone Cir Brampton, ON,L6X4M8 Canada do hereby change my name from Dhamrait, Gagandeep Singh to Singh

Rash Pal Singh S/O Joginder Singh R/O tpur Tehsil Garhshankar (Hoshlarpur) se Changed My Name To Rashpal Singh J Declare That My Date Of Birth is Written Some Documents Is 01/01/1978 But My rect Date Of Birth 16-01-1977.

ਆਮ ਸੂਚਨਾ

ਮੈਂ, ਸੁਰਜੀਤ ਸਿੰਘ ਪੁੱਤਰ ਮੁੱਖਣ ਸਿੰਘ ਵਾਸੀ ਧੂੜਕੋਟ ਰਣਸੀਂਹ, ਤਹਿ: ਨਿਹਾਲ ਸਿੰਘ ਵਾਨਾ, ਜ਼ਿਲ੍ਹਾ ਮੇਗਾ ਮੇਰੀ ਪਤਨੀ ਮਨੀਸ਼ਾ ਰਦੀ ਮੇਰੇ ਤੋਂ ਵੱਖ ਰਹਿੰਦੀ ਹੈ ਅਤੇ ਮੇਰਾ ਹੁਣ ਇਸ ਨਾਲ ਕੋਈ ਸੇਬੰਧ ਨਹੀਂ ਹੈ। ਇਸ ਨਾਲ ਲੈਣ-ਦੇਣ ਕਰਨ

ਖੁਦ ਜ਼ਿੰਮੇਵਾਰ ਹੋਵਾਂਗੀ।

ਬੇਦਖਲੀ ਨੋਟਿਸ

ਮੈਂ, ਪਰਮਜੀਤ ਕੌਰ ਪਤਨੀ ਲੈਂਟ ਲਖਵਿੰਦਰ ਸਿੰਘ, ਵਾਸੀ ਬਾਗੜ੍ਹੀਆਂ ਰੋਡ, ਧੂਰੀ (ਸੰਗਰੂਰ) ਆਪਣੀ ਲੜਕੀ ਕਮਲਜੀਤ ਕੌਰ ਨੂੰ ਕਹਿੰਦੇ ਤੋਂ ਬਾਹਰ ਹੋਣ ਕਾਰਨ ਆਪਣੀ ਚੱਲ ਅਚਾਲ ਜਾਇਦਾਦ ਤੋਂ ਬੇਦਖਲ ਕਰਦੀ ਹਾਂ। ਉਸ ਨਾਲ ਲੈਣਦੇਣ ਕਰਨ ਅਤੇ ਸੰਬੰਧ ਰੱਖਣ ਵਾਲੇ ਖੁੱਦ ਜ਼ਿਮੇਵਾਰ ਤਰਕੀ।

प्रकार आंक्र महिल्ला है सेक्ट्र व्यक्त वार्यों थी (ड्रेम मण्डे केटले हैं)

हे वहाँ हो।

1 में वर्गिक्त किया है जिस क्षेत्र केटले हैं।

1 में वर्गिक्त किया है जिस केटले किया है जिस क्षेत्र केटले हैं।

1 में वर्गिक है जा है जिस केटले किया है जिस केटले केटले हैं।

1 में वर्गिक है जा है जा

ਕਰਨ ਵਾਲਾ ਆਪਣੇ ਨਵੇਂ ਨੁਕਸਾਨ ਦਾ ਖੁਦ ਜ਼ਿੰਮਵਾਰ ਦੇਗਾ। ਸੰਬੰਧਤ ਨੋਟ ਕਰਨ। ਅਸੀਂ ਭਾਗ ਸਿੰਘ ਪੁੱਤਰ ਸੁੰਦਰ ਸਿੰਘ ਤੇ ਕੁਲਦੀਪ ਕੌਰ ਪਤਨੀ ਭਾਗ ਸਿੰਘ ਪੁੱਤਰ ਸੁੰਦਰ ਸਿੰਘ ਤੇ ਕੁਲਦੀਪ ਕੌਰ ਪਤਨੀ ਭਾਗ ਸਿੰਘ ਵਾਸੀ। ਪੰਗੋਗ, ਅੰਮੀਰਸ਼ਕ ਰਿਆਨ ਕਰਦੇ ਹਾਂ ਕਿ ਅਸੀਂ ਆਪਣੇ ਵੇਟੇ ਕਾਲਾ ਸਿੰਘ ਜੋ ਸਾਡੇ ਕਹਿਣੇ ਤੋਂ ਬਾਹਰ ਹੈ, ਨੂੰ ਆਪਣੀ ਚੋੜ-ਅਰੋਲ ਸਾਇਦਾਦ ਤੋਂ ਬਦਖ਼ਨ ਕਰਦੇ ਹਾਂ। ਇਸ ਨਾਲ ਲੈਣ-ਦੇਣ ਕਰਨ ਵਾਲਾ ਆਪਣੇ ਨਵੇ-

ਨਾਂਅ ਦੀ ਬਦਲੀ

OM EL ਬਦਨ। ਮੈਂ ਸੁਰੇਸ਼ ਸੁਮਾਰ ਪੁੱਧਰ ਦਲੀਪ ਵੱਖ ਵਾਸੀ ਮਕਾਨ ਨੇਬਰ 61 ਜੀ, ਮਜੀਨੀਆਂ ਇਨਕਰੇਵ, ਪਟਿਆਲਾ ਨੇ ਆਪਣਾ ਨਾਂ ਭਦਲ ਕੇ ਸ਼ਰੇਸ਼ ਕੁਸ਼ਾਰ ਭੁੱਖ ਨਿਆ ਹੈ। ਮੈਂ, ਹਰਜਿੰਦਰ ਪੁੱਤਰ ਗੁਰਦਿਆਨ ਵਾਸੀ ਅਲੀਵਾਨ, ਜ਼ਿਲ੍ਹਾ ਜਲੰਬਰ ਨੇ ਆਪਣੀ ਲੜਕੀ ਦਾ ਨਾਂਅ ਵਦਲ ਕੇ ਗੁਲਮੁਧੇਤ ਤੋਂ ਕੁਲਮੁਧੀਤ ਕੌਰ ਰੇਖ ਲਿਆ ਹੈ। ਸੰਬੰਧਤ ਨੇ

ਕਰਨ। ਮੈਂ, ਹਰਜਿੰਦਰ ਪੁੱਤਰ ਗੁਰਦਿਆਲ ਵਾਸੀ ਅਲੀਵਾਲ ਜ਼ਿਲ੍ਹਾ ਜਲੰਧਰ ਨੇ ਆਪਣੇ ਲੜਕੇ ਦਾ ਨਾਂਅ ਸਾਹਿਲਪ੍ਰੀਤ ਤੋਂ ਬਦਲ ਕੇ ਸਾਹਿਲਪ੍ਰੀਤ ਸਿੰਘ ਰੱਖ ਲਿਆ ਹੈ। ਸੰਬੰਧਤ ਨੋਟ

মধ্যে ক নাটিকানুত্র সাথ ৭০ mm.
এই
নাটকান্ত বিশ্ব বুলিকাকে ৰাগনী সমিনিকাল
ক্রিয়ান কর্মান ক্রামান কর্মান কর্মান কর্মান কর্মান ক্রামান কর্মান কর্মান কর্মা

(Lakhwinder Singh) वेंध किल वे मध्यत्र तर ब्युक्त । R. कारमांत्र पुंत्र क मात्र एम बणाई विप्तृती बेंध, घटणः, उर्धामित घटणः, विम्मू बुक्तमपुर किला, बक्त एम विस्तृत केंद्र में त्या प्रतिप्र विश्व केंद्र प्रति केंद्र केंद्र प्रति केंद्र केंद्र प्रति केंद्र के

Change of Name

Change of Name

1, Sujata Bhasian wlo Parveen Kumar rio H.No. 23013, Labour Colony, Jalandhar have changed my name to Sujata Bhasin. All Please Note.
1, Dalbir Ram sof Harbilas 7 of H.No. 204, Vijay Colony, Lohar Nangal, Jalandhar-144022 have changed my name to Given Name as Dalbir and Surname as Ram. All Please Note.
1, Amandeep Kaur wlo Satnam Singhr for Willage Shahpur Peran, Dhilwan, Kapurthala, Punjab-14490 have changed my name to Rocky WPO. Khurdyur, Adampur Dobab, Jalandhar have changed my name to Rocky Por. Khurdyur, Adampur Dobab, Jalandhar have changed my name to Rocky Sof Chaman Lal rio Sa, Jalandhar have changed my name to Soroky sof Chaman Lal rio Sa, Lalandhar Canti-Aldu2A, Punjab have changed my name to Rocky Puri. All Please Note.
1, Rocky sof Chaman Lal rio Sa, Lalandhar Canti-Aldu2A, Punjab have changed my name to Rocky Puri. All Please Note.
1, Amarit Kaur Wo Kamajit Singh Rio Fatehgarh, Rahimpur Road, Opposite Street Number S, Saroop Nagar, Hoshiarpur, Punjab- 146001, have changed my name as Kaur Amarijt. All Please Note.

I, Depashu Gautam S/o Jagdish Chander R/o Chuhar, Teshi Nakodar, Chuhar, Jalandhar, Punjab-144823, have changed my name as Deepanshu Gautam. All Please Note.

I, Harshdeep S/o Dharampal R/o Wilage Sidham Hari Singh, Post Office Sunnar Kalan, Jalandhar, Punjab-144034, have changed my name as Harshdeep Chumber. All Please Note.

I, Beant Singh Paul S/o Dilbag Singh R/o Ward No 5 Guru Nanak Nagar, Boggur Jalandhar, Punjab-144201, have changed my name as Beant Singh. All Please Note.

I Jaswif Singh S/O Amrik Singh Residing At H.no.b-1/517/2, Galil No.2, Ravi Dass Nagar Magusudan Jalandharpunjab-144008, India. Have Changed My Minor Daughter Jasmeen Aged OS Years From Jasmeen To Jaswir Singh No.2, Ravi Dass Nagar Magusudan Jalandharpunjab-144008, India. Have Changed My Minor Daughter Jasmeen Naw Jasmeen Kaur Jasmeen Is A Given Name And Kaur Is A Sumame . All Concerned Note.

I Jasvir Singh S/O Amrik Singh Residing At H.no.b-1/517/2, Galil No.2, Ravi Dass Nagar Magusudan Jalandharpunjab-144008, India. Have Changed My Minor Son Arnav Aged O4 Years From Arnav To Arnav Singh Arnav Is A Given Name And Raur Is A Sumame . All Concerned Note.

I, Sangeeta W/O Suresh Sharma R/O H.No.21-A, Mall Road, Back Side Kalyan Jewellers, Amritisar, Punjab Have Changed My Name From Sangeeta To Sangeeta Sharma. All Please Note.

I, Kanishka Kapoor Wo Suresh Sharma R/O H.No.21-B, Anand Avenue, Magbool Roda, Amritisar have changed my name from Kanishka Kapoor to Worth Charnill Kaur (O Charni

I, Amarjit Singh Sio Baj Singh Rio Village Manochahat Kalan Tehsil Tam Taran have declare that Singh is my Sumame and Amarjit is my Given name I, Rosy Dio Satpal Rio Nawan Pine I, Rosy Dio Satpal Rio Nawan Candhar, Jalandhar, Punjab-144043. have changed my name and shall hereafter be Known as Rosy Mehmi. All Please Note.

ਬਾਬਾ ਗੁਰਦੇਵ ਸਿੰਘ ਨੂੰ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸ਼ਖਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਹੁਸ਼ਿਆਰਪੁਰ (ਓ ਪੀ ਰਾਣਾ ਸ਼ਕਾਰੀ ਸਿੰਘ ਸੇਟੀ) ਗੁਰੂ ਗਵਿਦਾਸ ਸਾਧੂ ਸੇਪਰਦਾਇ ਸੁਸਾਇਟੀ (ਗੀਜ.) ਪੰਜਾਬ ਦੇ ਪਧਾਨ ਸੰਭ ਨਿਰਮਲ ਦਾਸ ਸ਼ਾਬੰਜੜੇ ਰਾਏਪੁਰ ਰਸੂਲਪੁਰ ਵਾਲਿਆਂ ਦੇ ਵੱਡੇ ਭਰਾ ਸ਼੍ਰੀ ਨਿਰਮਲਾ ਛਾਉਣੀ ਆਸ਼ਰਮ ਹਰਿਦੁਆਰ ਦੇ ਸੇਵਾਦਾਰ ਬਾਬਾ ਗੁਰਦੇਵ ਸਿੰਘ ਦੀ ਅੰਤਿਮ ਅਰਦਾਸ ਮੇਕੇ ਸ੍ਰੀ ਗੁਰੂ ਗਵਿਦਾਸ ਭਵਨ ਸੰਤੇਖਪੁਰੇ ਜਲੰਧਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਨ ਤੋਂ ਉਪਰੇਤ ਰਾਗੀ ਜਥਿਆਂ ਵਲੋਂ ਵੈਰਾਗਮਈ ਕੀਰਤਨ ਕਰਕੇ ਸੇਗਤਾਂ ਨੂੰ ਨਾਮਬਾਣੀ ਨਾਲ ਜੱੜਿਆ। ਜਿਸ ਮੇਕੇ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸ਼ਖਸੀਅਤਾਂ ਵਲੋਂ ਬਾਬਾ ਗੁਰਦੇਵ ਸਿੰਘ ਨੂੰ ਭਾਵਭਿੰਨੀਆਂ ਸ਼ਬਾਧਾਜਲੀਆਂ ਭੋਟ ਕੀਤੀਆਂ ਗਈਆਂ। ਇਸ ਮੇਕੇ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸ਼ਖਸੀਅਤਾਂ ਵਲੋਂ ਬਾਬਾ ਗੁਰਦੇਵ ਸਿੰਘ ਨੂੰ ਭਾਵਭਿੰਨੀਆਂ ਸ਼ਬਾਦਸਾ ਸਾਧੂ ਸੰਪਦਾਈਏ ਸੁਸਾਇਟੀ ਨੂੰ ਇਸ ਹੋ ਕੀਤੀਤਾ ਗਈਆਂ। ਇਸ ਮੇਕੇ ਸੇਤ ਸਰਵਣ ਦਾਸ ਜੀ ਬੋਹਣ ਚੇਅਰਮੀਨ ਗੁਰੂ ਗਵਿਦਾਸ ਸਾਧੂ ਸੰਪਦਾਈਏ ਸੁਸਾਇਟੀ ਨੂੰ ਲਗਤਾਂ ਮੇਸ਼ਾ ਦਾਸ ਸਲਮਾਵਾਫਰੀ ਲੁਧਿਆਣਾ,ਸੰਤ ਪਰਮਜੀਤ ਦਾਸ ਨਗਰ,ਸੰਤ ਸਰਵਵੇਦ ਰਾਸ ਜਲੇਮਟਾਵਰੀ ਲੁਧਿਆਣਾ,ਸੰਤ ਪਰਮਜੀਤ ਦਾਸ ਨਗਰ,ਸੰਤ ਸਰਵਵੇਦ ਗਾਂਗਰਾਜ਼ੀਆਂ ਮੀਤ ਪ੍ਰਧਾਨ, ਸੰਤਰਮੇਸ਼ ਦਾਸ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਬੋਰਪੁਰ ਕਲਰਾਂ, ਸੰਤ ਰਿਮਲ ਦਾਸ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਬੋਰਪੁਰ ਕਲਰਾਂ, ਸੰਤ ਰਿਮਲ ਦਾਸ ਸਨਗਟਾਵਗ ਗੁਪਾਸਾਣਾ,ਸੁਤ ਪਰਸਥਤ ਦਾਸ ਨਗਰ,ਸੁਤ ਸਤਵਿੰਦਰ ਹੀਰਾ ਰਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ, ਸੰਤ ਮਨਜੀਤ ਦਾਸ਼ ਹਿਮਾਚਲ ਨੇ ਸ਼ਰਧਾ ਸੁਮਨ ਤੇਟ ਕਰਦਿਆਂ ਕਿਹਾ ਕਿ ਬਾਬਾ ਗੁਰਦੇਵ ਨਿੰਘ ਨੇ ਸੰਨਿਆਨ ਦੇ ਸਿੰਘ ਨੇ ਸ੍ਰੀ ਨਿਰਮਲਾ ਛਾਉਣੀ ਆਸ਼ਰਮ ਹਰਿਦੁਆਰ ਦੀ ਮੇਵਾ ਬਹੁਤ ਲਗਨ,ਸ਼ਰਧਾ ਤੇ ਪ੍ਰੰਮ ਭਾਵਨਾ ਨਾਲ ਕੀਤੀ ਹੈ। ਉਨਾਂ



ਕਿਹਾ ਕਿ ਹਰਿਦੁਆਰ ਵਿਖੇ ਸੰਗਤਾਂ ਦੁਖੀ,ਉਦਾਸ ਮਨ ਨਾਲ ਜਾਂਦੀਆਂ ਹਨ ਪਰ ਉਥੇ ਜਾਣ ਵਾਲੀਆਂ ਸੰਗਤਾਂ ਲਈ ਲੰਗਰ,ਰਿਹਾਇਸ਼ ਵਰਗੇ ਪ੍ਰਬੰਧ ਬਾਬਾ ਗੁਰਦੇਵ ਸਿੰਘ ਬਹੁਤ ਸੇਵਾ ਭਾਵਨਾ ਨਾਲ ਕਰਦੇ ਸਨ। ਉਨਾਂ ਕਿਹਾ ਬਾਬਾ ਗੁਰਦੇਵ ਸਿੰਘ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਪਰਵਾਰ ਦੇ ਨਾਲ ਨਾਲ ਗੁਰੂ ਹਰਿਦਾਸ ਸਾਧੂ ਸੰਪਰਦਾਇ ਸੁਸਾਇਟੀ ਨੂੰ ਬਹੁਤ ਵੱਡਾ ਘਾਟਾ ਮਹਿਸੂਸ ਹੋ ਰਿਹਾ ਹੈ। ਉਨਾਂ ਕਿਹਾ ਬਾਬਾ ਗੁਰਦੇਵ ਸਿੰਘ ਵਲੋਂ ਨਿਭਾਈਆਂ ਸੰਵਾਵਾਂ ਨੂੰ ਸੰਗਤਾਂ ਹਮੇਸ਼ਾਂ ਯਾਦ ਰੱਖਣਗੀਆਂ।
ਇਸ ਮੌਕੇ ਸੰਤ ਬਲਵੰਤ ਸਿੰਘ ਡੀਗਰੀਆਂ ਮੀਤ ਪ੍ਰਧਾਨ, ਸੰਤ ਰਮੇਸ਼ ਦਾਲ ਸ਼ੇਰਗਰੀਆਂ ਮੀਤ ਪ੍ਰਧਾਨ, ਸੰਤ ਰਮੇਸ਼ ਦਾਲ ਜ਼ਰੂਰਤ ਸੰਤ ਟਰਿਲ ਦਾਸ ਨੰਗਲ ਖੇਡਾ ਸੰਤ ਪ੍ਰਮੇਸ਼ਵੀਗੇ ਦਾਸ ਸ਼ੇਖੋ ਮੁਸ਼ੀਲੇਲ ਕੁਮਾਰ ਰਿਕੁ ਸੇਂਬਰ ਪਾਰਲੀਮੈਂਟ ਜਲੰਧਰ, ਚੋਧਰੀ ਮਹਿੰਦਰ ਸਿੰਘ ਕੇ ਪੀ ਨੇ ਵੀ ਬਾਬਾ ਗੁਰਦੇਵ ਸਿੰਘ ਨੂੰ ਸ਼ਰਧਾਜ਼ਲੀ ਭੇਟ ਕੀਤੀ।

ਵੋਟਾਂ ਬਣਾਉਣ ਦੀ ਤਰੀਕ 'ਚ ਵਾਧਾ ਕਰਨ ਦੀ ਉਠਾਈ ਮੰਗ

ਭਤਾਲਾ (ਨਿਰਮਲ ਸਿੰਘ ਸੰਘਾ)-ਘੱਟ ਗਿਣਤੀ ਲੋਕ ਭਲਾਈ ਸੰਸਥਾ (ਰਜਿ) ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਪੰਜਾਬ ਦੇ ਸਮੂਹ ਸਿੱਖ ਪਰਿਵਾਰਾਂ ਨੂੰ ਅਪੀਲ਼ ਕੀਤੀ ਹੈ ਹੈ ਕਿ ਉਹ ਸਿੱਖ ਵੇ- ਜ਼ਰੂਰ ਬਣਵਾਉਣ। ਚੇਤੇ ਰਹੇ ਕਿ ਇੱਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੱਦੋਂ ਹੋਣ ਦੀ ਸੰਭਾਵਨਾ ਦੇ ਮੰਦੇਨਜ਼ਰ ਇਨ੍ਹਾਂ ਦਿਨਾਂ 'ਚ ਸ਼੍ਰੋਮਣੀ ਕਮੇਟੀ ਦੇ ਵੋਟਰਾਂ ਨੂੰ ਨਵੇਂ ਸਿਰਿਓ ਵੋਟਾਂ ਬਣਾਉਣ ਲਈ ਸਿੱਖ ਗਰਦੁਆਰਾ ਚੋਣ ਕਮੇਸ਼ਨ ਨੇ ਦ ਵਟਰਾ ਨੂੰ ਨਵ ।ਸ।ਹਚ ਵਟਾ ਬਣਾਚੁਣ ਲਈ ਸਿੱਖ ਗੁਰਦੁਆਰਾ ਚੋਣ ਕਮਿਸ਼ਨ ਨੇ ਮੌਕਾ ਦਿੱਤਾ ਹੈ। ਗਿੱਲ ਨੇ ਕਿਹਾ ਕਿ ਦੇਖਣ 'ਚ ਆਇਆ ਹੈ ਕਿ ਬੀਐੱਲਓਜ਼ ਖੁਦ ਵੰਟਰਾਂ ਦੀ ਸ਼ਨਾਖਤ ਕਰਨ ਦੀ ਬਜਾਏ ਰਸੂਖਦਾਰਾਂ ਨੂੰ 'ਵੋਟਰ-ਫਾਰਮ' ਦੇ ਕੇ ਖੁਦ ਆਰਓ ਦੀਆਂ ਹਦਾਇਤਾਂ ਤੋਂ ਲਾਂਭੇ ਜਾ ਰਹੇ ਆਰਥ ਦੀਆਂ ਹਦਾਇਤਾਂ ਤੋਂ ਲਾਭ ਜਾ ਰਹ ਹਨ ਜਿਸ ਦੀ ਭਜਾ ਕਰਕੇ ਸਿੱਖ ਵੋਟਰਾਂ 'ਚ ਕੋਈ ਜਾਣਕਾਰੀ ਨਹੀਂ ਹੈ ਕਿ ਵੋਟਾਂ ਲਈ ਨਵੇਂ ਸਿਰਿਓਂ ਫਾਰਮ ਭਰੇ ਜਾ ਰਹੇ ਹਨ। ਉਨ੍ਹਾਂ ਨੇ ਸਿੱਖ ਗੁਰਦੁਆਰਾ ਇਲੈਕਸ਼ਨ ਕਮਸ਼ਿਨ ਨੂੰ ਅਪੀਲ ਕੀਤੀ ਹੈ ਕਿ ਬੀਐੱਲਓਜ਼ ਦੀ ਕਾਰਗੁਜ਼ਾਰੀ ਨੂੰ ਆਨ

ਵਾਈਨ ਕੀਤਾ ਜਾਵੇ ਅਤੇ ਹਰ ਬੀਐੱਲਓਜ਼ ਵੱਟਸਮਾਪ ਤੇ ਵੀਡਿਓ ਕਾਲ ਤੋਂ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਕੰਮ ਦੀ ਸਟੇਟਸ ਰਿਪੋਰਟ ਤੋਂ ਜਾਣੂ ਕਰਵਾਉਣ। ਉਨ੍ਹਾਂ ਨੇ ਸ਼ੈਮਣੀ ਗੁਰਦੁਆਰਾ ਪ੍ਰਬੰਧਕ ਕਮੇਤ ਪ੍ਰਧਾਨ ਐਂਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਹੈ ਕਿ ਵੋਟਰ ਫਾਰਮ ਜਮ੍ਹਾ _ ਕਰਾਉਣ ਦੀ ਤਰੀਕ 'ਚ ਵਾਧਾ ਕਰਵਾਉਣ ਕਰਾਉਣ ਦੀ ਤਗਰ ਚਵਾਪਾ ਕਰਾਉਣ ਲਈ ਸਿੱਖ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਐੱਸਐੱਸ ਸਾਰੇ ਨੂੰ ਮਿਲਿਆ ਜਾਵੇ ਅਤੇ ਸਿੱਖਾਂ ਦੀਆਂ ਵੋਟਾਂ ਬਣਵਾਉਣ ਲਈ ਅਖਬਾਰਾਂ 'ਚ ਇਸ਼ਤਿਹਾਰ ਜਾਰੀ ਕੀਤੇ ਜਾਣ, ਪਿੰਡਾਂ ਦੇ ਗੁਰਦੁਆਰਿਆਂ 'ਚ ਅਨਾਊੰਸਮੈਂਟਾਂ ਕੀਤੀਆਂ ਜਾਣ ਕਿ ਉਹ ਅਨਾਚੂਸਮਟਾ ਕੀਤੀਆਂ ਜਾਣ ਕਿ ਉਹ ਸਿੱਧੇ ਸਿੱਖ ਪਰਿਵਾਰਾਂ ਨਾਲ ਤਾਲਮੈਲ ਕਰਕੇ ਬੀਐੱਲਓਜ਼ ਨੂੰ ਨਾਲ ਲੈ ਕੇ ਵੋਟਰ ਵਾਰਮ ਭਰਵਾਉਣ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸਿੱਖ ਗੁਰਦੁਆਰਾ –ਿੲਲੈਕਸ਼ਨ ਕਮਿਸ਼ਨ ਨੂੰ ਪੱਤਰ ਭੇਜ ਕੇ ਵੋਟਾਂ ਬਣਾਉਣ ਦੀ ਜਾਰੀ ਕੀਤੀ ਸਮ੍ਹਾਂ ਸਾਰਣੀ 'ਚ ਦੀ ਜਾਰੀ ਕੀਤੀ ਸਮਾਂ ਸਾਰਣੀ 'ਚ ਤਬਦੀਲੀ ਕੀਤੇ ਜਾਣ ਦੀ ਜਨਤਕ ਹਿੱਤ 'ਚ ਅਪੀਲ ਕੀਤੀ ਹੈ।

ਦੀਵਾਲੀ ਮੌਕੇ ਰਾਤ ਕੇਵਲ 8 ਤੋਂ 10 ਵਜੇ ਤੱਕ ਚਲਾਏ ਜਾ ਸਕਣਗੇ ਪਟਾਕੇ

ਗੁਰਪੁਰਬ 'ਤੇ ਸਵੇਰੇ 4 ਤੋਂ 5 ਵਜੇ ਅਤੇ ਰਾਤ ਨੂੰ 9 ਤੋ 10 ਵਜੇ ਦਰਮਿਆਨ ਚਲਾਉਣ ਦੀ ਆਗਿ<mark>ਆ</mark>

ਅੰਮ੍ਰਿਤਸਰ, (ਨਰਿੰਦਰਜੀਤ ਸਿੰਘ)-ਮ੍ਰਤਸਰ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਜਸਟ੍ਰੇਟ ਘਨਸ਼ਾਮ ਬੇਰੀ ਨੇ ਮਾਣਯੋਗ ਸੁਪਰੀਮ ਅਮ੍ਰਤਮੇਰ ਦੀ ਫਪਟੀ ਗਮਲਨਾ-ਕਮਾਜ਼ਲ੍ਹਾਂ ਮੌਜਿਸਟਟ ਘਟਨਸਮ ਬੇਰੀ ਨੇ ਮਾਣਾਰੰਗ ਸੁਪਰੀਮ ਕੋਰਟ ਵਾੱਲੋਂ ਜਾਰੀ ਹੁਕਮਾਂ ਤਹਿਤ ਤਿਉਹਾਰਾਂ ਦੇ ਦਿਨਾਂ ਵਿੱਚ ਪਟਾਕੇ ਚਲਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਦਾਸਿਆ ਕਿ ਮਾਨਯੋਗ ਨੈਸ਼ਨਲ ਗਗੈਨ ਟੀਬਿਊਨਲ ਵਲੋਂ ਕੀਤੇ ਗਏ ਤੁਕਮਾਂ ਦੇ ਮਦਿਨਸ਼ਰ ਦੀਵਾਲੀ, ਗੁਰਪੁਰਥ, ਕਿਸ਼ਮਿਸ ਅਤੇ ਨਵਾਂ ਸਾਲ ਨੂੰ ਮਨਾਉਣ ਲਈ ਕੇਵਲ ਗਗੈਨ ਪਟਾਕੇ ਹੋਇਸਤੇਮਾਲ ਕਰਨ ਦੇ ਹੁਕਮ ਦਿੱਤੇ ਹਨ। ਜ਼ਿਲ੍ਹਾ ਅੰਮ੍ਰਤਸ਼ਰ ਦੀ ਹੁਦਦੁ ਅੰਦਰ ਗਗੈਨ ਪਟਾਕੇ ਵੇਚਣ ਮਹੀਦਣ ਮਾਟਰ ਕਰਨ ਉਤੇ ਪੂਰਨ ਪਾਬੰਦੀ ਲਗਾਈ ਹੈ। ਉਨ੍ਹਾਂ ਦਾਸਿਆ ਕਿ ਦੀਵਾਲੀ ਤੇ ਗੁਰਪੁਰਬ ਮੌਕੇ ਪਟਾਕਿਆਂ ਦੀ ਵਿਕਰੀ ਲਈ ਜ਼ਿਲ੍ਹੇ ਅੰਦਰ ਜਾਰੀ ਕੀਤ ਜਾਣ ਵਾਲੇ ਆਰਜ਼ੀ ਲਾਇਸ਼ੰਸ ਅਤੇ ਇਸ ਤੋਂ ਚਿਨ੍ਹਾਂ

ਮੁਲਾਉਣ ਦੀ ਆਯਿਹਆ ਮੁਲਯੋਗ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਅੰਦਰ ਦੀਵਾਲੀ, ਗੁਰਪੁਰਥ, ਕ੍ਰਿਸ਼ੀਮਸ ਤੇ ਨਵੇਂ ਸਾਲ ਵਾਲੇ ਵਿਨ ਪਟਾਕੇ ਚਲਾਉਣ ਲਈ ਸਮਾਂ ਵੀ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੀਵਾਲੀ ਵਾਲੇ ਦਿਨ ਪਟਾਕੇ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ, ਗੁਰਪੁਰਬ ਵਾਲੇ ਦਿਨ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ ਨੂੰ 9 ਵਜੇ ਤੋਂ 10 ਵਜੇ ਤੱਕ ਚਲਾਏ ਜਾ ਸਕਦੇ ਹਨ। ਕ੍ਰਿਸ਼ੀਮਸ ਦੀ ਪੂਰਵ ਸੰਧਿਆਂ ਤੋਂ ਰਾਤ 11.55 ਤੋਂ ਅਗਲੀ ਸਵੇਰ 12.30 ਵਜੇ ਤੱਕ ਅਤੇ ਨਵੇਂ ਸਾਲ ਦੀ ਪੂਰਵ ਸੰਧਿਆਂ ਤੋਂ ਰਾਤ 11.55 ਤੋਂ ਅਗਲੀ ਸਵੇਰ 12.30 ਵਜੇ ਤੱਕ ਅਤੇ ਨਵੇਂ ਸਾਲ ਦੀ ਪੂਰਵ ਸੰਧਿਆਂ ਤੋਂ ਰਾਤ 11.51 ਤੋਂ ਅਗਲੀ ਸਵੇਰ 12.30 ਵਜੇ ਤੱਕ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਇਸ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦੇ ਪਟਾਕੇ ਚਲਾਉਣ ਤੋਂ ਪਾਬੰਦੀ ਹੋਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਐੱਚ ਡੀ ਐੱਫ ਸੀ ਬੈਂਕ∕ਸੀ ਆਈ ਆਈ ਵੱਲੋਂ ਫਸਲੀ ਰਹਿੰਦ-ਖੁੰਹਦ ਪ੍ਰਬੰਧਨ ਪ੍ਰੋਜੈਕਟ ਲਾਂਚ

ਜਲੰਧਰ : ਔੱਚ ਡੀ ਔੱਫ ਸੀ ਬੋਂਕ ਭਾਰਤ ਦੇ ਪ੍ਰਮੁੱਖ ਨਿੱਜੀ ਖੇਤਰ ਦੇ ਬੈਂਕ ਆਪਣੇ ਸੀਔੱਸਆਰ ਬ੍ਰਾਂਡ ਪਰਿਵਰਤਨ ਅਤੇ ਭਾਰਤੀ ਉਦਯੋਗ ਸੰਘ (ਸੀਆਈਆਈ) ਦੇ ਅਧੀਨ ਨੇ ਅੱਜ ਖੇਤ ਦੀ ਪਹਿਲਕਦਮੀ-ਇੱਕ ਫਸਲੀ ਰਹਿੰਦ-ਖੇਹਦ ਪ੍ਰਬੰਧਨ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜਿਸਦਾ ਉਦੇਸ਼ ਖੇਤੀ ਨੂੰ ਘੱਟ ਕਰਨਾ ਹੈ। ਪੰਜਾਬ ਦੇ ਅਧਿਆਣਾ ਜ਼ਿਲ੍ਹੇ ਵਿੱਚ ਪਹਾਲੀ ਸਾੜਨ ਦੇ ਮਾਮਲੇ ਨੂੰ ਧਿਆਨ ਵਿੱਚ ਰੱਖਦਿਆਂ ਬੈਂਕ ਅਤੇ ਸੀਆਈਆਈ ਨੇ ਜ਼ਿਲ੍ਹਾ ਪ੍ਰਸ਼ਾਸਨ

ਲੁਧਿਆਣਾ ਦੇ ਸਹਿਯੰਗ ਨਾਲ ਜਗਰਾਓ ਅਤੇ ਖੇਨਾ ਵਿੱਚ ਪਰਾਲੀ ਸਾੜਨ ਦੀ ਰੋਕਬਾਮ ਬਾਰੇ ਜਾਗਰੂਕਤਾ ਫੈਲਾਉਣ ਲਈ ਦੋ ਦਿਨਾਂ ਦੀ ਮਿਆਦ ਵਿੱਚ ਦੋ ਵਰਰਸ਼ਾਪਾਂ ਦਾ ਆਯੋਜਨ ਕੀਤਾ। ਜਗਰਾਓਂ ਵਿਖੇ ਵਰਕਸ਼ਾਪ ਦਾ ਉਦਘਾਟਨ ਉਪ ਮੰਡਲ ਮੈਜਿਸਟਰੇਟ (ਐੱਸਡੀਐੱਮ.) ਜਗਰਾਉ ਮਨਜੀਤ ਕੌਰ ਨੇ ਕੀਤਾ ਜਦਕਿ ਤਰੁਨਪ੍ਰੀਤ ਸਿੰਘ ਵਿਧਾਇਕ ਖੇਨਾ ਅਤੇ ਬਲਜ਼ਿਦਰ ਸਿੰਘ ਵਿਧਾਲਿਕ ਖੇਨਾ ਅਤੇ ਬਲਜ਼ਿਦਰ ਸਿੰਘ ਵਿੱਲੋਂ ਐੱਸਡੀਐੱਮ ਖੇਨਾ ਨੇ ਖੇਨਾ ਵਿਖੇ ਵਰਕਸ਼ਾਪ ਦਾ ਉਦਘਾਟਨ ਕੀਤਾ।

ਮੀਂਹ ਪੈਣ ਕਾਰਨ ਦੁਕਾਨਦਾਰਾਂ ਦੇ ਚਿਹਰਿਆਂ 'ਤੇ ਮਾਯੂਸੀ

ਬਲਾਚੌਰ, ਸੁਭਾਸ਼ ਭਾਟੀਆ) ਪੂਰੇ ਭਾਰਤ ਵਿੱਚ ਧੂਮਧਾਮ ਤੇ ਉਤਸ਼ਾਹ ਨਾਲ ਮਨਾਏ ਜਾਂਦੇ ਰੌਸ਼ਨੀਆਂ ਦੇ ਤਿਉਹਾਰ ਦਿਵਾਲੀ ਦੀ ਜਿੱਥੇ ਹਰ ਛੋਟੇ ਵੱਡੇ ਦੁਕਾਨਦਾਰ ਤੇ ਵਪਾਰੀ ਵਰਗ ਨੂੰ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਉੱਥੇ ਹੀ ਲੋਕਾਂ ਵਿੱਚ ਵੀ ਇਸ ਤਿਓਹਾਰ ਕਰਕੇ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਦਾ ਹੈ। ਪਿਛਲੇ ਕਈ ਦਿਨਾਂ ਤੋਂ ਹਰ ਮਿਲਦਾ ਹੈ। ਪਿਛਲੇ ਕਈ ਦਿਨਾਂ ਤੋਂ ਹੋਰ ਦੁਕਾਨਦਾਰ ਆਪਣਾ ਸਮਾਨ ਵੇਚਣ ਲਈ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ ਜਦਕਿ ਵੱਖ ਵੱਖ ਦੁਕਾਨਦਾਰਾਂ ਨੇ ਤਾਂ ਆਪਣੀਆਂ ਦੁਕਾਨਾਂ ਨੂੰ ਪੂਰੀ ਤਰ੍ਹਾਂ ਸ਼ਿੰਗਾਹ ਕੇ ਰੱਖਿਆ ਹੋਇਆ ਹੈ, ਪ੍ਰਤੂ ਇੱਕਦਮ ਮਿਸਮ ਬਦਲ ਗਿਆ ਤੇ ਵਰਖਾ ਸ਼ੁਰੂ ਹੋ ਗਈ। ਜਿਹਨਾਂ ਦੁਕਾਨਦਾਰਾਂ ਨੇ ਦੁਕਾਨਾਂ ਸਜਾ ਕੇ ਆਪਣਾ ਸਮਾਨ ਲਗਾਇਆ ਹੋਇਆ ਸੀ ਜਾਂ ਅਜੇ ਲਗਾ ਰਹੇ ਸਨ ਮੌਸਮ ਦੀ ਖਰਾਬੀ ਕਰਕੇ

ਉਹ ਉਹਨਾਂ ਨੂੰ ਇਕੱਠਾ ਕਰਕੇ ਰੱਖਣਾ ਪੈ ਗਿਆ। ਸ਼ਾਮ ਤੱਕ ਚਲਦੀ ਹਵਾ ਤੇ ਬੱਦਲਵਾਈ ਕਾਰਨ ਦੁਕਾਨਦਾਰਾਂ ਦੇ ਚਿਹਰਿਆਂ 'ਤੇ ਮਾਯੂਸੀ ਛਾਈ ਰਹੀ। ਖਰਾਬ ਮੌਸਮ ਕਰਕੇ ਲੋਕ ਵੀ ਖ਼ਰੀਦਦਾਰੀ ਕਰਨ ਮੌਸਮ ਕਰਕੇ ਲੋਕ ਵੀ ਖਰੀਦਦਾਰੀ ਕਰਨ ਲਈ ਘੱਟ ਹੀ ਘਰਾਂ 'ਚੋਂ ਨਿਕਲੇ ਜਿਸ ਕਰਕ ਕਾਠਗੜ੍ਹ ਦੀ ਮਾਹੌਕਟ ਮੁੰਨੀ ਜਿਹੀ ਦਸ ਕਾਠਗੜ੍ਹ ਦੀ ਮਾਹੌਕਟ ਮੁੰਨੀ ਜਿਹੀ ਦਸ ਰਹੀ ਸੀ। ਦੂਜੇ ਪਾਸੇ ਬੀਤੇ ਕਈ ਦਿਨਾਂ ਤੋਂ ਪੂੜ ਮਿੱਟੀ ਅਤੇ ਪਰਾਲੀ ਨੂੰ ਲਗਾਈ ਜਾ ਰਹੀ ਅੱਗ ਦੇ ਧੂੰਣ ਜਾਣ ਹੋਣ ਦੀ ਆਸ ਵੀ ਵਾਤਾਵਰਨ ਦੇ ਕੁੱਝ ਸਾਫ ਹੋਣ ਦੀ ਆਸ ਵੀ ਬੱਝ ਗਈ ਹੈ ਜਿਸ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਇਸ ਤੋਂ ਇਲਾਵਾ ਮੰਡੀਆਂ ਵਿਚੋਂ ਝੋਨੇ ਦੀ ਧੀਮੀ ਚਾਲ ਨਾਲ ਹੋ ਰਹੀ ਲਿਫਟਿੰਗ ਕਰਕੇ ਖੁੱਲੇ ਆਸਮਾਨ ਹੋਣ ਪਈਆਂ ਅਜੇ ਵੀ ਝੋਨੇ ਦੀਆਂ ਬਰੀਆਂ ਇੱਕ ਵਾਰ ਫਿਰ ਵਰਖਾ ਨਾਲ ਫਿੱਜੇ ਗਈਆਂ ਹਨ।

'ਨਵਾਂ ਜ਼ਮਾਨਾ' ਅਖਬਾਰ ਵਿੱਚ ਛਪੇ ਇਸ਼ਤਿਹਾਰਾਂ (ਡਿਸਪਲੇ/ ਕਲਾਸੀਫਾਈਡ) ਦੇ ਤੱਥਾਂ ਤੇ ਦਾਅਵਿਆਂ ਦੀ ਜ਼ਿੰਮੇਵਾਰੀ ਨਹੀਂ ਲੈਂਦਾ। ਸਾਡਾ ਅਖਬਾਰ ਇਹਨਾਂ ਨੰ ਤਸਦੀਕ ਨਹੀਂ ਕਰਦਾ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਇਸ਼ਤਿਹਾਰਾਂ 'ਤੇ ਕਾਰਵਾਈ ਤੇ ਭਰੋਸੇ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰ ਲੈਣ।

ਉਕਤ ਦਸ਼ਜ ਕਰਜ਼ਦਾਰ /ਸਹਿ-ਕਰਜ਼ਦਾਰ/*ਸ*ਹੰਕਰਰ ਨੂੰ ਵਕਸ ਦੀ ਅਸ਼ਵਿਕੀ ਲਈ 30 ਇਨਾਂ ਦਾ ਨਿੱਟਸ ਦਿੱਤਾ ਜਾਂਦਾ ਹੈ। ਨਹੀਂ ਤਾਂ ਬਹਿਟ ਬੀਤੀ ਜਵਿੰਦਦਾ ਇਸ ਨੈਟਿਸ ਦੀ ਪ੍ਰਬਾਸ਼ਨਾ ਤੋਂ 30 ਦਾ ਸਮਾਂ ਖਤਮ ਹੋ ਜਾਣਾ ਤੋਂ -ਸਕਿਊਕਰੀ ਇਟਰੈੱਸਟ (ਇਨਵੋਰਸੈੱਟ) ਤੂਜਜ਼ 2002 ਦੇ ਨਿਸ਼ਮ 8 ਤੋਂ 9 ਦੀਆਂ ਵਿਕਸ਼ਵਾਵਾਂ ਅਨੁਸਾਵ ਵੱਚ ਦਿੱਤੀ ਜਾਵੇਗੀ।

2.	1. ਸ੍ਰੀ ਸਤਨਾਮ ਸਿੰਘ ਪੁੱਤਰ ਅਜੀਤ ਸਿੰਘ ਅਤੇ 2 ਗੁਰਮੀਤ ਕੌਰ ਪਤਨੀ ਸਤਨਾਮ ਸਿੰਘ, ਦੋਵੇਂ ਵਾਸੀ ਮਕਾਨ ਨੰ. 19, ਲੇਤਰ ਕਾਲੀ, ਨੇੜੇ ਕਿਦੇ ਪਾਕਤ ਫਰਵਾਰਾ, ਕੁਪੂਰਕਾਨ, ਪੰਜਾਬ- 144401, ਨਾਲ ਹੀ : ਐੱਵ-137, ਜੋ ਸੀ ਟੀ ਮਿੰਨ, ਵਾਪਰ ਕਾਲੋਂਦੀ, ਫਰਕਾਰਾ, ਕੁਪੂਰਕਾਨ, ਪੰਜਾਬ-144401, ਨਾਲ ਹੀ : ਸਹਾਨ, ਪੰਜਾਬ ਨੰ: 31/57 (7-4), 384(4-1)385(4-1), 386 (7-17), ਕਿੱਟੇ-4, ਪੱਤਾ ਨੰ. 325/506, ਫਰਜੀਤ ਨਗਰ, ਫਰਕਾਰਾ ਸਰਗੀ, ਜ਼ਿਲ੍ਹਾ ਕੁਪੂਰਕਾਨ-144401 ਕਰਜ਼ਾ ਖਾਤਾ ਨੰ. ਪੀ. ਐੱਚ ਆਰ 015505815367	केरान स्वारम्भ ते. 2020-11/32/1/3100 निर्मी 09 जनको 2021 अध्याप प्रदेशनी कुरावेद केर प्रतार जिल्लामित्र के रूप हो विकारका विपर्णित में प्रतार प्रतार 3 अस्तर्य, ते क्ष्मा केर 33 व्याप्त 14 (अले स्ट. 3/414 किंग्र.) अवत्र ते. 331 (7-4), 384 (1-12), 385 (4-1), 386 (7-1), तिवेद्यं, स्टेस 33/5/106, केर्प्यक्त ते), उत्तरको जाता, क्षाम्प्रतार क्षाम्य क्षाम्प्रतार क्षाम्प्रतार क्षाम्प्रतार क्षाम्प्रतार क्षाम्प्रतार क्षाम्प्रतार क्षाम्प्रतार क्षाम्प्रतार क्षाम्प्रतार क्षाम्प्रत	18.04.2023	09.11.2023	Rs. 1934438/ (ਉੱਨੀ ਲੱਖ ਚੌਤੀ ਹਜ਼ਾਰ ਚਾਰ ਸੌ ਅਠੱਤੀ ਰੁਪਏ ਕੇਵਲ)
3.	1. ਸ੍ਰੀ ਤਲਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ 2. ਸ੍ਰੀਮਤੀ ਅਮਰਜੋਤ ਕੌਰ ਪਤਨੀ ਤਲਵਿੰਦਰ ਸਿੰਘ, ਦੋਵੇਂ ਸਾਜੀ ਪਿੰਡ ਰਾਵਾ, ਸਲੰਮਪੁਰ, ਤੁਸ਼ਿਆਰਪੁਰ-144202, ਨਾਲ ਹੀ : ਮਕਾਨ, ਪਲਾਟ ਨੇ-51, ਆਰ ਐੱਸ ਇਨਕਲੇਵ, ਪਿੰਡ ਬੇਗੇਵਾਲ-2. ਤਹਿਸੀਲ ਫ਼ੁਲੈਂਕ, ਜ਼ਿਲ੍ਹਾ ਕੁਰਬਲਾ-14461, ਨਾਲ ਹੀ : ਸੁਲਵਿੰਦਰ ਸਿੰਘ, ਪੁੱਤਰ ਬਲਵਿੰਦਰ ਸਿੰਘ, ਪਾਲਕ ਮੈਸ: ਪੁਨੀਕ ਸਟਾਈਲ, ਮਿਲ ਬੰਦਾ ਜ਼ਿਲ੍ਹਾ ਕਰਪਰਸਲ-14461, ਨਾਲ ਹੀ : ਸ੍ਰੀ-ਕਲਵਿੰਦਰ ਸਿੰਘ, ਮਾਲਕ ਮੈਸ: ਪੁਨੀਕ ਸਟਾਈਲ, ਮਿਲ ਬਕਾਰ, ਮਿਲਕੇਵਾਲ ਰੋਡ, ਬੇਗੇਵਾਲ, ਜ਼ਿਲ੍ਹਾ ਕਰਪਰਸਲ-14461	3. केटल स्टाउचेव हैं. 2021-22/27/1/145 तिती 22 भी देत 2021 भारत्व होतती भारतीय देव प्रधानी मा उपलिस्क हिंग्य हैं भी के वीत्राहत वार्तीय निरम्प शास्त्र कर रहे 51, व्याप 0-5 ततो, होत मातेर प्रेडत 11 वारत्त 00 भारते र 5/248 हिंग, देवार पेड हो 7. 1034/1268 मात्र हैं 52, 104/12-8, हिंग, होती हो	19.07.2023	09.11.2023	Rs. 2533713/ (ਪੱਚੀ ਲੱਖ ਤੇਤੀ ਹਜ਼ਾਰ ਸੱਤ ਸੌ ਤੇਰਾਂ ਰੁਪਏ ਕੇਵਲ)

ਕਰਜ਼ਾ ਖਾਤਾ ਨੇ: ਪੀ ਐੱਚ ਆਰ 0155060 78981 ਖਲਾਟ ਨੇ.52/ਸਾਈਡ 29 ਉਤਰ : ਖਲਾਟ ਨੇ.50, ਸੂੰਚਾ ਸਿਘ/ਸਾਈਡ 46', ਦੱਕਣ: ਰਸ਼ਤਾ 22 'ਚੋੜਾ/ਸਾਈਡ 46' 4. ਫੈਲਾਮਾ ਦਸਤਾਵੇਜ਼ ਨੰ. 2021-22/32/1/727 ਮਿਤੀ 7 ਜੂਨ 2021 ਅਨੁਸਾਰ ਸ਼ੀਮਤੀ ਪੂਜਾਪਤਨੀ ਪਵਨ ਗੁਮਾਰ ਦੇ ਨਾਂਅ 'ਤੇ ਗੰਜਸ਼ਟਰਡ 1. ਸ੍ਰੀਮਤੀ ਪੂਜਾ ਪਤਨੀ ਪਵਨ ਕੁਮਾਰ, ਮਕਾਨ ਨੰ. ਬੀ 38/250, ਗਲੀ ਨੰ: 6, ਮੁਹੱਲਾ ਗੁਰੂ ਤੇਗ ਬਹਾਦਰ ਨਗਰ, ਤਿੱਥੀ (ਫਗਵਾਨਾ ਗਰਬੀ), ਤਹਿਸੀਲ ਫਗਵਾਕਾ, ਜ਼ਿਲ੍ਹਾ ਕਪੂਰਬਲਾ-144401, ਨਾਲ ਹੀ: ਮਕਾਨ ਨੰ: 6, ਮੁਹੀਦ ਜੋਗਿੰਦਰ ਸਿੰਘ ਨਗਰ, ਤਹਿਸੀਲ ਫਗਵਾਕਾ, ਸ਼ਹੀਦ ਜਾਗਦਰ ਸਿਘ ਨਗਰ, ਤਾਹਮਾਨ ਵਗਵਾੜਾ, ਜ਼ਿਲ੍ਹਾ ਕਪੂਰਬਲਾ-144401, ਨਾਲ ਹੀ : ਸ਼੍ਰੀਮਤੀ ਪੂਜਾ ਪਤਨੀ ਪਵਨ ਕੁਮਾਰ ਮਾਲਕ ਮੈਸ: ਨੌਜ਼ੂਰਲ ਵਾਸਟ ਵੂਡ, ਹਰਗੋਬਿਦ ਨਗਰ ਚੌਪਾਟੀ, ਨੇਜ਼ੇ ਯੂਨੀਅਨ ਬੈਂਕ

38/250, वाली के. 6, मुक्किंग वाहु वेचा कायाच्य तकता, विची (वायाच्या तकावी), विकास वायाच्या तिवार वायुवसाम-144401, रूस यी: भीतांक वायाच्या त्राम्य सार्वियय निध्य कवार, वायोगिक वायाच्या पाउनी प्याप्त क्षाय्य भागव्य भीतः तेषुकर वाया वृद्ध त्राम्य भीतिक वायाच्याच्या क्षित्र क्ष्म क्षम भीतिक व्याप्त क्ष्म व्याप्त क्ष्म मान्य पाउनी प्याप्त क्षमाय भागव्य भीतः तेषुकर वायाच वृद्ध त्राम्य भीतिक वायाच्याच्या क्ष्मित्र आर्थन क्ष्म व्याप्त क्ष्म क्ष्म व्याप्त क्ष्म व्याप्त क्ष्म क्ष्म भीतिक व्याप्त क्षम व्याप्त क्षम व्याप्त क्ष्म व्याप्त क्षम व्याप्त क्ष्म व्याप्त क्षम व्याप्त क्ष्म विवार क्षम व्याप्त क्ष्म व्याप्त क्ष्म व्याप्त क्ष्म विवार क्षम विवार क्ष्म विवार क्ष्म विवार क्षम विवार विवार क्षम विवार

ਤਰ ਕਰੀ, ਦਵਾ ਹਰ ਦੀ ਪਤਨੀ ਰਾਜ ਕੁਮਾਰ ਅਤੇ 2. ਸੀ ਰਾਜ ਭੁਮਾਰ ਪੁੱਤਰ ਕਰਨ ਨਾਲ, ਦੇਵੇਂ ਵਾਲੀ ਸਿੱਧੀ ਹਿੱਡ, ਅਨੁਸਰ ਸੰਨ ਵਦੀ ਪਤਨੀ ਰਾਜ ਕੁਮਾਰ ਦੇ ਤੱਕ ਰੰਜਨਾਨ ਸਲੰਧਰ-1, ਪਸਾਵ 144095, ਨਾਲ ਹੀ : ਮਸ਼ਾਨ ਨੰ: 48. ਸਵਿਦਾ(ਅਰਾ ਨੇ 11; ਕਰਾ ਕਰ ਅਗੇ 16 ਬਰਜ਼ ਨੇ ਸਲੰਧਰ-ਪਸਾਰ 144095, ਨਾਲ ਹੀ : ਜਾਇਦਾਦ ਪਲਾਟ ਨੇ : 21. ਪਿੰਡ ਚੰਧਕ, ਸਾਰਮੀਦਰ ਹਾਰਕਰ ਨੇ ਸਮੀ. ਹਰੰਗੀਨ ਤੇ ਜ਼ਿਲ੍ਹਾ ਜਲੰਧਰ-144001 ਕਰਜ਼ਾ ਖਾਤਾ ਨੇ ਪੀ ਐੱਥ ਆਰ 015504529335

(ਗਿਆਰਾਂ ਲੱਖ ਇਕਾਸੀ ਹਜ਼ਾਰ ਚਾਰ ਸੌ ਸੱਤ ਰੁਪਏ ਕੇਵਨ)

Dated, this day of 3.11.2023